



### 8 ਸਤੰਬਰ ਤੋਂ ਬ੍ਰੈਮਪਟਨ ਟ੍ਰਾਂਜ਼ਿਟ ਸੇਵਾ ਵਿੱਚ ਤਬਦੀਲੀਆਂ

ਬ੍ਰੈਮਪਟਨ, ਓਨਟਾਰੀਓ (27 ਅਗਸਤ, 2020) – ਸਿਟੀ ਨੂੰ ਦੁਬਾਰਾ ਖੋਲਣ ਅਤੇ ਬਹਾਲੀ ਯੋਜਨਾ ਦੇ ਹਿੱਸੇ ਦੇ ਤੌਰ ਤੇ, ਮੰਗਲਵਾਰ, 8 ਸਤੰਬਰ ਤੋਂ, ਅਗਲੇ ਨੇਟਿਸ ਤੱਕ, ਬੱਸ ਸੇਵਾ ਵਿੱਚ ਹੇਠਾਂ ਲਿਖੀਆਂ ਤਬਦੀਲੀਆਂ ਹੋਣਗੀਆਂ।

#### ਸੇਵਾ ਵਿੱਚ ਤਬਦੀਲੀਆਂ

ਇਹ ਯਕੀਨੀ ਬਣਾਉਣ ਲਈ ਕਿ ਸਾਡਾ ਟ੍ਰਾਂਜ਼ਿਟ ਸਿਸਟਮ, ਲੋਕਾਂ ਨੂੰ ਸਿਟੀ ਵਿੱਚ ਚੰਗੀ ਤਰ੍ਹਾਂ ਗਤੀਸ਼ੀਲ ਰੱਖ ਸਕਦਾ ਹੈ, 8 ਸਤੰਬਰ ਤੋਂ ਸ਼ੁਰੂ ਕਰਦੇ ਹੋਏ, ਬ੍ਰੈਮਪਟਨ ਟ੍ਰਾਂਜ਼ਿਟ (Brampton Transit) ਦੇ ਹੇਠਾਂ ਦਿੱਤੇ ਰੂਟ ਚਾਲੂ ਹੋ ਜਾਣਗੇ।

- 501 ਜ਼ੂਮ ਕਵੀਨ (501 Züm Queen)
- 502 ਜ਼ੂਮ ਮੇਨ (502 Züm Main)
- 505 ਜ਼ੂਮ ਬੋਵੇਅਰਡ\* (505 Züm Bovaird\*)
- 511/511A/511C\* ਜ਼ੂਮ ਸਟੀਲਸ (511/511A/511C\* Züm Steeles)
- 1/1A ਕਵੀਨ (1/1A Queen)
- 2 ਮੇਨ (2 Main)
- 3/ 3A\* ਮੈਕਲੋਗਲਿਨ (3/ 3A\* McLaughlin)
- 4/4A ਚਿੰਗਕੂਜ਼ੀ (4/4A Chinguacousy)
- 5/5A ਬੋਵੇਅਰਡ (5/5A Bovaird)
- 6 ਜੇਮਸ ਪੋਟਰ (6 James Potter)
- 7/7A ਕੈਨੇਡੀ (7/7A Kennedy)
- 8 ਸੈਂਟਰ (8 Centre)
- 9 ਵੋਡਨ (9 Vodden)
- 10 ਸਾਊਥ ਇੰਡਸਟ੍ਰੀਅਲ (10 South Industrial)
- 11/11A ਸਟੀਲਸ (11/11A Steeles)
- 12 ਗ੍ਰੇਨੋਬਲ\* (12 Grenoble\*)
- 13 ਅਵੋਨਡੇਲ\* (13 Avondale\*)
- 14/14A ਟੋਰਬਰੈਮ (14/14A Torbram)
- 15/ 15A\* ਬ੍ਰੈਮਲੀ (15/ 15A\* Bramalea)
- 16 ਸਾਊਥਗੇਟ\* (16 Southgate\*)
- 17 ਹੋਡਨ\* (17 Howden\*)
- 18 ਡਿਕਸੀ (18 Dixie)
- 19 ਫਰਨਫੋਰੈਸਟ\* (19 Fernforest\*)
- 20A ਈਸਟ ਇੰਡਸਟ੍ਰੀਅਲ (20A East Industrial)



- 23 ਸੈਂਡਲਵੁੱਡ (23 Sandalwood)
- 24 ਵੈਨ ਕਿਰਕ\* (24 Van Kirk\*)
- 26 ਮਾਊਂਟ ਪਲੈਜੈਂਟ (26 Mount Pleasant)
- 27 ਰੋਬਰਟ ਪਾਰਕਿਨਸਨ\* (27 Robert Parkinson\*)
- 29/29A\* ਵਿਲੀਅਮਸ ਪਾਰਕਵੇ (29/29A\* Williams Parkway)
- 30 ਏਅਰਪੋਰਟ ਰੋਡ (30 Airport Road)
- 31 ਮੈਕਵੀਨ (31 McVean)
- 32 ਫਾਦਰ ਟੋਬਿਨ\* (32 Father Tobin\*)
- 35 ਕਲਾਰਕਵੇ (35 Clarkway)
- 50/ 50A ਗੋਰ ਰੋਡ (50/ 50A Gore Road)
- 51 ਹੈਰਫੋਰਡ (51 Hereford)
- 52 ਮੈਕਮਰਚੀ (52 McMurphy)
- 53 ਰੇ ਲਾਸਨ (53 Ray Lawson)
- 54 ਕੰਟੀ ਕੋਰਟ\* (54 County Court\*)
- 56 ਕਿੰਗਨੋਲ (56 Kingknoll)
- 57 ਚਾਰੋਲੇਸ (57 Charolais)
- 60 ਮਿਸਿਸਾਗਾ ਰੋਡ (60 Mississauga Road)
- 115 ਏਅਰਪੋਰਟ ਐਕਸਪ੍ਰੈਸ (115 Airport Express)

\*ਰੂਟਾਂ ਤੇ ਸੇਵਾ ਦੁਬਾਰਾ ਸ਼ੁਰੂ ਹੋ ਰਹੀ ਹੈ।

ਸੈਕੰਡਰੀ ਸਕੂਲ ਵਾਸਤੇ ਸਮਰਪਿਤ ਰੂਟ, 8 ਸਤੰਬਰ ਨੂੰ ਦੁਬਾਰਾ ਸ਼ੁਰੂ ਹੋ ਜਾਣਗੇ। ਇਸ ਵੇਲੇ ਜਿਹਨਾਂ ਰੂਟਾਂ ਤੇ ਸੇਵਾ ਚਾਲੂ ਹੈ, ਉਹਨਾਂ ਦੀ ਅਤੇ ਉਹਨਾਂ ਦੇ ਸੈਡਿਊਲ ਦੀ ਸੂਚੀ ਲਈ [www.bramptontransit.com](http://www.bramptontransit.com) ਤੇ ਜਾਓ ਜਾਂ 905.874.2999 ਤੇ ਫੋਨ ਕਰੋ।

ਸਵਾਰੀਆਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਬ੍ਰੈਮਲੀ (Bramalea), ਬ੍ਰੈਮਪਟਨ ਗੇਟਵੇ (Brampton Gateway) ਅਤੇ ਡਾਊਨਟਾਊਨ (Downtown) ਟਰਮੀਨਲਾਂ ਵਿਖੇ ਟਰਮੀਨਲ ਦੀ ਬਿਲਡਿੰਗ ਦਾ ਸਮਾਂ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਹੈ। ਟ੍ਰਿਨਿਟੀ ਕੌਮਨ (Trinity Common) ਟਰਮੀਨਲ ਬੰਦ ਰਹੇਗਾ। ਟਰਮੀਨਲਾਂ ਵਿਖੇ ਗਾਹਕ ਸੇਵਾ (Customer Service) ਘੰਟਿਆਂ ਬਾਰੇ ਜਾਣਨ ਲਈ, [www.bramptontransit.com](http://www.bramptontransit.com) ਤੇ ਜਾਓ।

### ਕੋਵਿਡ-19 ਤੋਂ ਸੁਰੱਖਿਆ ਸਬੰਧੀ ਉਪਾਅ

ਵੱਧ ਵਾਰ ਸਫਾਈ ਅਤੇ ਸੈਨੀਟਾਈਜ਼ ਕਰਨ ਦਾ ਸੈਡਿਊਲ ਪਹਿਲਾਂ ਵਾਂਗ ਹੀ ਪ੍ਰਭਾਵੀ ਰਹੇਗਾ। ਹਰ 48 ਘੰਟਿਆਂ ਵਿੱਚ ਸਾਰੀਆਂ ਠੋਸ ਸਤ੍ਹਾਵਾਂ, ਓਪਰੇਟਰ ਕੰਪਾਰਟਮੈਂਟਸ ਅਤੇ ਸੀਟਾਂ ਨੂੰ ਰੋਗਾਣੂ ਮੁਕਤ ਕਰਨਾ, ਬ੍ਰੈਮਪਟਨ ਟ੍ਰਾਂਜਿਟ ਦਾ ਟੀਚਾ ਹੈ। ਇਸ ਵੇਲੇ ਬੱਸਾਂ ਨੂੰ ਹਰੇਕ 24 ਘੰਟਿਆਂ ਵਿੱਚ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਜਿਹਨਾਂ ਫੈਸਿਲਿਟੀਜ਼ ਅਤੇ ਟਰਮੀਨਲਾਂ ਦੀਆਂ ਠੋਸ ਸਤ੍ਹਾਵਾਂ ਹਨ, ਉਹਨਾਂ ਨੂੰ ਰੋਜ਼ਾਨਾ ਪੂੰਝਿਆ ਜਾ ਰਿਹਾ ਹੈ ਅਤੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।

ਸਿਟੀ, ਸਵਾਰੀਆਂ ਨੂੰ ਬੇਨਤੀ ਕਰਦੀ ਹੈ ਕਿ ਜਿੰਨਾ ਵੱਧ ਤੋਂ ਵੱਧ ਸੰਭਵ ਹੋ ਸਕੇ, ਉਹ ਟਰਮੀਨਲਾਂ ਅਤੇ ਬਸ ਸਟੋਪਸ ਤੇ, ਮਾਸਕ ਪਹਿਨ ਕੇ ਵੀ, ਲਗਾਤਾਰ



ਸਰੀਰਕ ਦੂਰੀ ਕਾਇਮ ਰੱਖਣਾ। ਸਵਾਰੀਆਂ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਉਹ ਸਫ਼ਰ ਕਰਦੇ ਸਮੇਂ, ਹੈਂਡ ਸੈਨੀਟਾਈਜ਼ਰ ਜਾਂ ਵਾਈਪਸ ਜਿਹੇ, ਖੁਦ ਦੇ ਰੋਗਾਣੂ-ਨਾਸ਼ਕ ਪਦਾਰਥ ਆਪਣੇ ਨਾਲ ਰੱਖਣ ਅਤੇ ਵਾਰ-ਵਾਰ ਆਪਣੇ ਹੱਥ ਧੋਣ ਅਤੇ ਖੰਘਦੇ ਜਾਂ ਨਿੱਛਾਂ ਮਾਰਦੇ ਸਮੇਂ, ਮੂੰਹ ਨੂੰ ਆਪਣੀ ਕੂਹਣੀ ਨਾਲ ਢਕ ਲੈਣ। ਜੇਕਰ ਤੁਸੀਂ ਬੀਮਾਰ ਹੋ, ਤਾਂ ਕਿਰਪਾ ਕਰਕੇ ਟ੍ਰਾਂਜ਼ਿਟ ਤੇ ਸਫ਼ਰ ਕਰਨ ਤੋਂ ਪਰਹੇਜ਼ ਕਰੋ, ਨੇੜਲੀ ਕੋਵਿਡ-19 (COVID-19) ਅਸੈਸਮੈਂਟ ਸਾਈਟ ਵਿਖੇ ਟੈਸਟ ਕਰਵਾਓ ਅਤੇ ਪਬਲਿਕ ਹੈਲਥ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਪੀਲ ਪਬਲਿਕ ਹੈਲਥ (Peel Public Health) ਦੀ ਸਲਾਹ ਨਾਲ, ਸਵਾਰੀਆਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਬੱਸਾਂ ਤੇ ਅਤੇ ਟਰਮੀਨਲਾਂ ਵਿਖੇ ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਲਾਜ਼ਮੀ ਹਨ। ਸਿਟੀ ਆਫ ਬ੍ਰੈਂਪਟਨ, ਜੋਖਮਾਂ ਦਾ ਲਗਾਤਾਰ ਨਿਰੀਖਣ ਕਰਨ ਲਈ ਪੀਲ ਪਬਲਿਕ ਹੈਲਥ ਅਤੇ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਵਿਖੇ ਆਪਣੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਨਿਯਮਿਤ ਅੱਪਡੇਟਾਂ ਲਈ [www.brampton.ca/covid19](http://www.brampton.ca/covid19) ਤੇ ਜਾਓ ਅਤੇ ਸੇਵਾ ਅੱਪਡੇਟਾਂ ਲਈ [bramptontransit.com](http://bramptontransit.com) ਤੇ ਜਾਓ ਜਾਂ Twitter ਤੇ @bramptontransit ਨੂੰ ਫਾਲੋ ਕਰੋ। ਸਵਾਲ ਸਿੱਧੇ ਬ੍ਰੈਂਪਟਨ ਟ੍ਰਾਂਜ਼ਿਟ ਦੇ ਸੰਪਰਕ ਕੇਂਦਰ (Contact Centre) ਵਿਖੇ 905.874.2999 ਤੇ ਪੁੱਛੇ ਜਾ ਸਕਦੇ ਹਨ।

-30-

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਨਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)